

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ, ਲੋਕਾਂ ਨੂੰ ਬਸੰਤ ਅਤੇ ਗਰਮੀ ਵਾਸਤੇ ਪਾਰਕਾਂ ਅਤੇ ਰੇਕ੍ਰੀਏਸ਼ਨ ਦੀਆਂ ਨੌਕਰੀਆਂ ਅਤੇ ਵਾਲੰਟੀਅਰ ਭੂਮਿਕਾਵਾਂ ਤੇ ਰੱਖ ਰਹੀ ਹੈ

ਬ੍ਰੈਂਪਟਨ, ਓਨਟਾਰੀਓ (23 ਮਾਰਚ, 2022) – ਸਿਟੀ ਆਫ ਬ੍ਰੈਂਪਟਨ ਕੋਲ, ਪਾਰਟ-ਟਾਈਮ ਨੌਕਰੀ ਲੱਭਣ ਵਾਲਿਆਂ ਲਈ, ਪੂਰੀ ਸਿਟੀ ਵਿੱਚ ਪਾਰਕਾਂ ਅਤੇ ਰੇਕ੍ਰੀਏਸ਼ਨ ਦੀਆਂ ਨੌਕਰੀਆਂ ਅਤੇ ਵਾਲੰਟੀਅਰ ਭੂਮਿਕਾਵਾਂ ਦੇ, ਕਈ ਰੋਮਾਂਚਕ ਮੌਕੇ ਉਪਲਬਧ ਹਨ।

ਬ੍ਰੈਂਪਟਨ ਰੇਕ੍ਰੀਏਸ਼ਨ

ਬ੍ਰੈਂਪਟਨ ਰੇਕ੍ਰੀਏਸ਼ਨ (Brampton Recreation) ਵਿੱਚ, ਇਸ ਬਸੰਤ ਅਤੇ ਗਰਮੀ ਵਿੱਚ, ਐਕਟਿਵਿਟਿਜ਼, ਕੈਂਪਸ, ਕਸਟਮਰ ਸਰਵਿਸ, ਫੈਸਿਲਿਟੀ ਓਪਰੇਸ਼ਨਸ ਆਦਿ ਵਿੱਚ ਕਈ ਤਰ੍ਹਾਂ ਦੀਆਂ ਪੇਜ਼ੀਸ਼ਨਾਂ ਉਪਲਬਧ ਹਨ। ਕਮਿਊਨਿਟੀ-ਅਨੁਕੂਲਿਤ ਵਾਤਾਵਰਣ ਵਿੱਚ ਸਹਾਇਕ ਟੀਮ ਲਈ ਕੰਮ ਕਰਨ ਦਾ ਅਨੰਦ ਲਵੋ ਅਤੇ ਕਈ ਤਰ੍ਹਾਂ ਦੇ ਫਾਇਦੇ ਲਵੋ, ਜਿਵੇਂ ਅਸਾਨੀ ਨਾਲ ਬਦਲੇ ਜਾਣ ਵਾਲੇ ਸੈਡਿਊਲ, ਭੁਗਤਾਨ ਵਾਲੀ ਟ੍ਰੇਨਿੰਗ, ਕੁਸ਼ਲਤਾ ਵਿਕਾਸ ਅਤੇ ਤਰੱਕੀ ਕਰਨ ਦੇ ਮੌਕੇ। ਨਾਲ ਹੀ, ਛੋਟ ਵਾਲੀਆਂ ਮੈਂਬਰਸ਼ਿਪਸ ਤੱਕ ਪਹੁੰਚ ਅਤੇ ਅਜਿਹਾ ਅਨੁਭਵ, ਜੋ ਰਿਜ਼ਿਊਮੇ ਤੇ ਸ਼ਾਨਦਾਰ ਦਿਖਾਈ ਦਿੰਦਾ ਹੈ।

ਉਪਲਬਧ ਮੌਕਿਆਂ ਬਾਰੇ ਹੋਰ ਜਾਣੋ ਅਤੇ 9 ਅਪ੍ਰੈਲ ਨੂੰ ਲੱਗਣ ਵਾਲੇ ਨੌਕਰੀ ਮੇਲੇ ਵਿੱਚ, ਸਿਟੀ ਦੇ ਸਟਾਫ ਨਾਲ ਗੱਲਬਾਤ ਕਰੋ। ਵੇਰਵਿਆਂ ਅਤੇ ਅਪਲਾਈ ਕਰਨ ਵਾਸਤੇ, www.brampton.ca/rec-jobs ਤੇ ਜਾਓ।

ਬ੍ਰੈਂਪਟਨ ਪਾਰਕਸ ਮੈਟੇਨੈਂਸ ਐਂਡ ਫੋਰੈਸਟਰੀ

ਬ੍ਰੈਂਪਟਨ ਪਾਰਕਸ ਮੈਟੇਨੈਂਸ ਐਂਡ ਫੋਰੈਸਟਰੀ (Brampton Parks Maintenance and Forestry) ਵਿੱਚ, ਇਸ ਬਸੰਤ, ਗਰਮੀ ਅਤੇ ਪਤਝੜ ਵਿੱਚ, ਫੋਰੈਸਟਰੀ, ਹੋਰਟੀਕਲਚਰ, ਸੇਮੇਟਰੀ, ਕੰਸਟ੍ਰਕਸ਼ਨ ਅਤੇ ਡਿਸਟ੍ਰਿਕਟ ਮੈਟੇਨੈਂਸ ਵਿੱਚ, ਕਈ ਤਰ੍ਹਾਂ ਦੀਆਂ ਪਾਰਟ-ਟਾਈਮ ਅਤੇ ਅਸਥਾਈ ਪੇਜ਼ੀਸ਼ਨਾਂ ਉਪਲਬਧ ਹਨ।

ਸਹਾਇਕ ਟੀਮ ਦੇ ਨਾਲ ਕੰਮ ਕਰੋ, ਆਉਟਡੋਰ ਥਾਵਾਂ ਦਾ ਅਨੰਦ ਲਵੋ ਅਤੇ ਸੀਜਨਲ ਲੇਬਰਰ (Seasonal Labourer), ਪਾਰਕਸ ਕੀਪਰ (Parks Keeper), ਮਾਲੀ (Gardener), ਆਰਬੋਰਿਸਟ (Arborist) ਵਜੋਂ ਪੇਜ਼ੀਸ਼ਨ ਦੇ ਦੁਆਰਾ ਸਿਟੀ ਵਿੱਚ ਆਪਣੀਆਂ ਕੁਸ਼ਲਤਾਵਾਂ ਵਰਤੋ। ਵੇਰਵਿਆਂ ਅਤੇ ਅਪਲਾਈ ਕਰਨ ਵਾਸਤੇ, www.brampton.ca/employment ਤੇ ਜਾਓ।

ਵਾਲੰਟੀਅਰ ਮੌਕੇ

ਸਿਟੀ ਆਫ ਬ੍ਰੈਂਪਟਨ, ਕਈ ਵਿਭਾਗਾਂ ਲਈ ਵਾਲੰਟੀਅਰ ਲੱਭ ਰਹੀ ਹੈ, ਜਿਹਨਾਂ ਵਿੱਚ ਸ਼ਾਮਲ ਹਨ, ਬ੍ਰੈਂਪਟਨ ਐਨੀਮਲ ਸਰਵਿਸਿਜ਼ (Brampton Animal Services), ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (Brampton Emergency Management Office), ਬ੍ਰੈਂਪਟਨ ਰੇਕ੍ਰੀਏਸ਼ਨ ਅਤੇ ਪਰਫੋਰਮਿੰਗ ਆਰਟਸ (Performing Arts)। ਜਿਹਨਾਂ ਦੀ ਉਮਰ 14 ਸਾਲ ਅਤੇ ਇਸਤੋਂ ਵੱਧ ਹੈ, ਉਹ, www.brampton.ca/volunteers ਤੇ ਜਾ ਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਅਪਲਾਈ ਕਰ ਸਕਦੇ ਹਨ।

ਹਵਾਲੇ

“ਬ੍ਰੈਂਪਟਨ ਮੌਕਿਆਂ ਦਾ ਸ਼ਹਿਰ ਹੈ ਅਤੇ ਅਸੀਂ, ਸਾਡੀ ਕਮਿਊਨਿਟੀ ਵਿੱਚ ਨੌਕਰੀਆਂ ਪੈਦਾ ਕਰਨ ਲਈ ਵਚਨਬੱਧ ਹਾਂ। ਅਸੀਂ, ਪਾਰਕਾਂ ਅਤੇ ਰੇਕ੍ਰੀਏਸ਼ਨ ਵਾਸਤੇ, 2022 ਦੀ ਬਸੰਤ ਅਤੇ ਗਰਮੀ ਵਿੱਚ ਨੌਕਰੀਆਂ ਤੇ ਰੱਖਣ ਦੀ ਸਾਡੀ ਮੁਹਿੰਮ ਸ਼ੁਰੂ ਕੀਤੀ ਹੈ। ਜੇਕਰ ਤੁਸੀਂ ਨੌਕਰੀ ਜਾਂ ਵਾਲੰਟੀਅਰ ਵਜੋਂ ਕੰਮ ਲੱਭ ਰਹੇ ਹੋ, ਤਾਂ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਸਾਡੀਆਂ ਨਵੀਆਂ ਖਾਲੀ ਥਾਵਾਂ ਬ੍ਰਾਊਜ਼ ਕਰੋ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ, ਰਹਿਣ, ਕੰਮ ਕਰਨ ਅਤੇ ਖੇਡਣ ਲਈ ਸ਼ਾਨਦਾਰ ਜਗ੍ਹਾ ਹੈ। ਸਾਡੇ ਪਾਰਕਸ ਜਾਂ ਰੇਕ੍ਰੀਏਸ਼ਨ ਵਿਭਾਗਾਂ ਵਿਚਲੀ ਸਹਾਇਕ ਟੀਮ ਦਾ ਹਿੱਸਾ ਬਣੋ, ਬਹੁਮੁੱਲੀਆਂ ਕੁਸ਼ਲਤਾਵਾਂ ਅਤੇ ਅਨੁਭਵ ਪ੍ਰਾਪਤ ਕਰੋ ਅਤੇ ਸਾਡੇ 2022 ਦੇ ਮੌਕਿਆਂ ਦੇ ਦੁਆਰਾ, ਸਿਟੀ ਦੇ ਨਾਲ ਸ਼ਾਨਦਾਰ ਭੂਮਿਕਾ ਪ੍ਰਾਪਤ ਕਰੋ।”

- ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

“ਸਾਡੇ ਕੋਲ, ਬਸੰਤ ਅਤੇ ਗਰਮੀ ਲਈ, ਬ੍ਰੈਂਪਟਨ ਪਾਰਕਸ ਐਂਡ ਰੇਕ੍ਰੀਏਸ਼ਨ ਵਿੱਚ ਕਈ ਤਰ੍ਹਾਂ ਦੀਆਂ ਪੇਜੀਸ਼ਨਾਂ ਉਪਲਬਧ ਹਨ। ਸਾਡੇ ਕੋਲ ਵਾਲੰਟੀਅਰਾਂ ਲਈ ਵੀ ਮੌਕੇ ਹਨ। ਸਾਡੇ ਸ਼ਹਿਰ ਨੂੰ ਸਿਹਤਮੰਦ, ਸਰਗਰਮ ਅਤੇ ਸੁਰੱਖਿਅਤ ਰੱਖਣ ਲਈ, ਸਿਟੀ ਦੇ ਨਾਲ ਕਿਸੇ ਵੀ ਭੂਮਿਕਾ ਲਈ ਅਪਲਾਈ ਕਰੋ।”

- ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡਸ 7 ਅਤੇ 8; ਵਾਈਸ-ਚੇਅਰ, ਕਮਿਊਨਿਟੀ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ, ਉਸ ਸ਼ਹਿਰ ਦਾ ਹਿੱਸਾ ਬਣਨ ਵਾਲੀ ਇੱਕ ਸ਼ਾਨਦਾਰ ਟੀਮ ਹੈ, ਜੋ ਵੰਨ-ਸੁਵੰਨੀ ਅਤੇ ਤੇਜ਼ੀ ਨਾਲ ਵਧਣ ਵਾਲੀ ਕਮਿਊਨਿਟੀ ਨੂੰ ਸੇਵਾ ਦਿੰਦਾ ਹੈ। ਅਸੀਂ ਇਸ ਬਸੰਤ ਅਤੇ ਗਰਮੀ ਅਤੇ ਪੂਰਾ ਸਾਲ, ਸਫਲ ਬਿਨੈਕਾਰਾਂ ਦੀਆਂ ਭੂਮਿਕਾਵਾਂ ਲਈ ਉਹਨਾਂ ਦਾ ਸੁਆਗਤ ਕਰਨ ਲਈ ਉਤਸ਼ਾਹਿਤ ਹਾਂ।”

- ਪਾਲ ਮੋਰਿਸਨ (Paul Morrison), ਇੰਟਰਿਮ ਸੀ. ਏ. ਓ., ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca